

Follow up on the Video Conference of SAARC Leaders on COVID-19

March 23, 2020

ਕੋਵਿਡ -19 'ਤੇ ਸਾਰਕ ਆਗੂਆਂ ਦੀ ਵੀਡੀਓ ਕਾਨਫਰੰਸ ਦਾ ਫਾਲੋ ਅਪ

23 ਮਾਰਚ, 2020

1. ਕੋਵਿਡ -19 ਦਾ ਮੁਕਾਬਲਾ ਕਰਨ ਬਾਰੇ 15 ਮਾਰਚ, 2020 ਨੂੰ ਪ੍ਰਧਾਨ ਮੰਤਰੀ ਦੀ ਪਹਿਲ 'ਤੇ ਸਾਰਕ ਆਗੂਆਂ ਦੀ ਇੱਕ ਵੀਡੀਓ ਕਾਨਫਰੰਸ ਹੋਈ। ਇਹ ਕਾਨਫਰੰਸ ਕੋਵਿਡ -19 ਮਹਾਮਾਰੀ ਦੀ ਨਿਵੇਕਲੀ ਚੁਣੌਤੀ ਨਾਲ ਨਜਿੱਠਣ ਲਈ ਸਾਰਕ ਖੇਤਰ ਦੇ ਦੇਸ਼ਾਂ ਦੇ ਸਾਂਝੇ ਸੰਕਲਪ ਦਾ ਪ੍ਰਤੀਕ ਸੀ।
2. ਸਾਰੇ ਸਾਰਕ ਦੇਸ਼ਾਂ ਵਿਚ ਕੋਵਿਡ -19 ਦੇ ਕੇਸਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਜਿਸ ਕਾਰਨ ਇਸ ਚੁਣੌਤੀ ਨਾਲ ਨਜਿੱਠਣ ਅਤੇ ਇਸ ਦੇ ਅਸਰ ਨੂੰ ਘਟਾਉਣ ਲਈ ਸਾਰਿਆਂ ਵੱਲੋਂ ਪੂਰੀ ਇੱਕਜੁੱਟਤਾ ਨਾਲ ਕੰਮ ਕਰਨ ਦੀ ਲੋੜ ਨੂੰ ਹੋਰ ਤਾਕਤ ਮਿਲੀ ਹੈ।
3. ਜਿਵੇਂ ਕਿ ਪ੍ਰਧਾਨ ਮੰਤਰੀ ਨੇ ਐਲਾਨਿਆ ਹੈ, ਭਾਰਤ ਨੇ ਤੁਰੰਤ ਕਾਰਵਾਈ ਦੇ ਖਰਚੇ ਪੂਰੇ ਕਰਨ ਲਈ 1 ਕਰੋੜ ਅਮਰੀਕੀ ਡਾਲਰ ਦੇ ਸ਼ੁਰੂਆਤੀ ਯੋਗਦਾਨ ਨਾਲ ਕੋਵਿਡ -19 ਐਮਰਜੈਂਸੀ ਫੰਡ ਬਣਾਇਆ ਹੈ। ਇਸ ਫੰਡ ਨੂੰ ਚਾਲੂ ਕਰ ਦਿੱਤਾ ਗਿਆ ਹੈ ਅਤੇ ਇਸ ਖੇਤਰ ਦੇ ਵੱਖ ਵੱਖ ਦੇਸ਼ਾਂ ਦੀਆਂ ਜ਼ਰੂਰੀ ਡਾਕਟਰੀ ਸਾਜ਼ੋ-ਸਾਮਾਨ ਅਤੇ ਉਪਕਰਣਾਂ ਦੀਆਂ ਜ਼ਰੂਰਤਾਂ ਇਸ ਫੰਡ ਰਾਹੀਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਇਹ ਗੱਲ ਉਤਸ਼ਾਹਜਨਕ ਹੈ ਕਿ ਸਹਿਯੋਗ ਦੀ ਭਾਵਨਾ ਨਾਲ ਸ੍ਰੀ ਲੰਕਾ (50 ਲੱਖ ਅਮਰੀਕੀ ਡਾਲਰ), ਬੰਗਲਾਦੇਸ਼ (15 ਲੱਖ ਅਮਰੀਕੀ ਡਾਲਰ), ਨੇਪਾਲ (10 ਲੱਖ ਅਮਰੀਕੀ ਡਾਲਰ), ਅਫਗਾਨਿਸਤਾਨ (10 ਲੱਖ ਅਮਰੀਕੀ ਡਾਲਰ), ਮਾਲਦੀਵ (200,000 ਅਮਰੀਕੀ ਡਾਲਰ) ਅਤੇ ਭੂਟਾਨ (100,000 ਅਮਰੀਕੀ ਡਾਲਰ) ਨੇ ਵੀ COVID-19 ਐਮਰਜੈਂਸੀ ਫੰਡ ਵਿਚ ਯੋਗਦਾਨ ਪਾਇਆ, ਜਿਸ ਨਾਲ ਇਸਦੀ ਕੁੱਲ ਰਕਮ 1.83 ਕਰੋੜ ਅਮਰੀਕੀ ਡਾਲਰ ਹੋ ਗਈ ਹੈ। ਇਹ ਯੋਗਦਾਨ ਭਾਗੀਦਾਰ ਦੇਸ਼ਾਂ ਦੇ ਮਿਲਜੁਲ ਕੇ ਕੰਮ ਕਰਨ ਦੇ ਡੂੰਘੇ ਸੰਕਲਪ ਨੂੰ ਦਰਸਾਉਂਦਾ ਹੈ।
4. SAARC ਆਪਦਾ ਪ੍ਰਬੰਧਨ ਕੇਂਦਰ (SDMC-IU), ਗਾਂਧੀਨਗਰ ਨੇ ਸਾਰਕ ਦੇਸ਼ਾਂ ਦੀ ਸਾਂਝੀ ਵਰਤੋਂ ਲਈ ਕੋਵਿਡ -19 ਬਾਰੇ ਇੱਕ ਵੈਬਸਾਈਟ (<http://www.covid19-sdmc.org/>) ਸਥਾਪਤ ਕੀਤੀ ਹੈ। ਇਸ ਵੈਬਸਾਈਟ ਦਾ ਉਦੇਸ਼ ਸਾਰੇ ਮੈਂਬਰ ਦੇਸ਼ਾਂ ਦੀ ਸਰਗਰਮ ਭਾਗੀਦਾਰੀ ਨਾਲ ਇਸ ਖੇਤਰ ਅੰਦਰ ਪੈਦਾ ਹੋ ਰਹੇ COVID-19 ਦੇ ਹਾਲਾਤ ਬਾਰੇ ਭਰੋਸੇਯੋਗ ਜਾਣਕਾਰੀ ਅਤੇ ਅਪਡੇਟ ਅਤੇ ਮੈਂਬਰ ਦੇਸ਼ਾਂ ਵਿੱਚ ਅਪਣਾਈਆਂ ਜਾ ਰਹੀਆਂ ਸਰਬੋਤਮ ਪ੍ਰਥਾਵਾਂ ਦਾ ਪ੍ਰਸਾਰ ਕਰਨਾ ਹੈ।
5. ਸਾਰਕ ਦੇਸ਼ਾਂ ਦੇ ਸੀਨੀਅਰ ਸਿਹਤ ਪੇਸ਼ੇਵਰਾਂ ਦੀ ਇੱਕ ਵੀਡੀਓ ਕਾਨਫਰੰਸ ਵੀ 26 ਮਾਰਚ, 2020 ਨੂੰ ਕਰਨ ਦੀ ਤਜਵੀਜ਼ ਹੈ, ਜਿਸ ਰਾਹੀਂ ਹੁਣ ਤੱਕ ਕੋਵਿਡ -19 ਦੇ ਫੈਲਾਅ ਨੂੰ ਰੋਕਣ ਦੇ ਤਜਰਬਿਆਂ ਦਾ ਆਦਾਨ-ਪ੍ਰਦਾਨ ਕੀਤਾ ਜਾਵੇਗਾ, ਜਿਸ ਵਿਚ ਪ੍ਰਵੇਸ਼ ਬਿੰਦੂਆਂ ਤੇ ਸਕ੍ਰੀਨਿੰਗ ਨਾਲ ਜੁੜੇ ਖਾਸ ਪ੍ਰੋਟੋਕੋਲ, ਸੰਪਰਕ 'ਚ ਆਏ ਵਿਅਕਤੀਆਂ ਦੀ ਭਾਲ, ਕੁਆਰੰਟੀਨ ਅਤੇ ਆਈਸੋਲੇਸ਼ਨ ਸਹੂਲਤਾਂ ਆਦਿ ਵੀ ਸ਼ਾਮਲ ਹੋਣਗੇ। ਇਸ ਕਾਨਫਰੰਸ ਦੌਰਾਨ ਹੋਣ ਵਾਲੇ ਵਿਚਾਰ ਵਟਾਂਦਰੇ ਵਿਚ ਐਮਰਜੈਂਸੀ ਪ੍ਰਤੀਕ੍ਰਿਆ ਟੀਮਾਂ ਲਈ ਆਨਲਾਈਨ ਟ੍ਰੇਨਿੰਗ ਕੈਂਪਸੂਲ, ਏਕੀਕ੍ਰਿਤ ਰੋਗ ਨਿਗਰਾਨੀ ਪੋਰਟਲ ਦੀ ਸਥਾਪਨਾ, ਸਾਂਝੇ ਸੋਧ ਪਲੇਟਫਾਰਮ ਦੀ ਸਥਾਪਨਾ ਅਤੇ ਦੱਖਣ

ਏਸ਼ੀਆਈ ਖੇਤਰ ਅੰਦਰ ਮਹਾਂਮਾਰੀ 'ਤੇ ਕਾਬੂ ਪਾਉਣ ਲਈ ਸੋਧ ਦਾ ਤਾਲਮੇਲ ਕਰਨ ਬਾਰੇ ਸਾਂਝੀ ਵਿਹਾਰਕ ਕਾਰਵਾਈ ਕਰਨ ਦੀ ਤਜਵੀਜ਼ ਸ਼ੱਮਲ ਹੈ।

6. ਭਾਰਤ ਨੂੰ ਯਕੀਨ ਹੈ ਕਿ ਇਸ ਚੁਣੌਤੀਪੂਰਨ ਸਮੇਂ ਦੌਰਾਨ ਸੰਸਾਧਨਾਂ, ਮਹਾਰਤ, ਸਰਬੋਤਮ ਅਭਿਆਸਾਂ ਅਤੇ ਸਮਰੱਥਾਵਾਂ ਨੂੰ ਸਾਂਝਾ ਕਰਕੇ ਸਾਰਕ ਖੇਤਰ ਦੇ ਦੇਸ਼ਾਂ ਨੂੰ ਇਕ ਦੂਜੇ ਦੇ ਨੇੜੇ ਲਿਆਉਣ ਵਿਚ ਬਹੁਤ ਮਦਦ ਮਿਲੇਗੀ।

ਨਵੀਂ ਦਿੱਲੀ

23 ਮਾਰਚ, 2020

DISCLAIMER : This is an approximate translation. The original is available in English on MEA's website and may be referred to as the official press release.